

## ਬ੍ਰੈਂਪਟਨ ਦੇ ਸੰਗੀਤਕਾਰ ਕੈਨੇਡਾ ਦੇ ਸਭ ਤੋਂ ਵੱਡੇ ਮਿਊਜ਼ਿਕ ਫੈਸਟੀਵਲ ਵਿੱਚ ਪਰਫੋਰਮ ਕਰਨਗੇ

*ਦਿਸ ਇਜ਼ ਬ੍ਰੈਂਪਟਨ @ ਐਨ.ਐਕਸ.ਐਨ.ਈ. ਸੁੱਕਰਵਾਰ, 7 ਜੂਨ ਨੂੰ ਹੋਵੇਗਾ*

ਬ੍ਰੈਂਪਟਨ, ਓਨਟਾਰੀਓ (24 ਮਈ, 2019) – ਆਪਣੀ ਕਨਸਰਟ ਦੀ ਪੇਸ਼ਕਾਰੀ ਪਹਿਲੇ ਅਤੇ ਸਭ ਤੋਂ ਵਧੀਆ ਉੱਭਰਦੀਆਂ ਪ੍ਰਤਿਭਾਵਾਂ ਨੂੰ ਪੇਸ਼ ਕਰਨ ਵਾਲੀ ਬ੍ਰੈਂਪਟਨ ਦੀ ਲਾਈਵ ਮਿਊਜ਼ਿਕ ਦੀ ਯਾਦਗਾਰ ਰਾਤ ਲਈ ਤਿਆਰ ਰਹੇ!

*ਦਿਸ ਇਜ਼ ਬ੍ਰੈਂਪਟਨ (This is Brampton)* ਸੁੱਕਰਵਾਰ, 7 ਜੂਨ ਨੂੰ ਸਵੇਰੇ 9 ਵਜੇ ਫਿਰ 2019 ਦੇ ਨੋਰਥ ਬਾਇ ਨੋਰਥਈਸਟ (ਐਨ.ਐਕਸ.ਐਨ.ਈ.) (2019 North by Northeast) (NXNE) ਫੈਸਟੀਵਲ ਵਿੱਚ ਮਨਾਇਆ ਜਾਵੇਗਾ। ਇਸ ਸਾਲ ਦਾ ਪ੍ਰਦਰਸ਼ਨ ਟੋਰੋਂਟੋ (Toronto) ਵਿੱਚ 423 ਕਾਲੇਜ ਸਟ੍ਰੀਟ (423 College Street) ਵਿਖੇ ਸਥਿਤ, ਟੋਰੋਂਟੋ ਦੇ ਪ੍ਰੀਮੀਅਰ ਲਾਈਵ ਮਿਊਜ਼ਿਕ ਸਥਾਨ, ਹਾਈਡਾਊਟ (Hideout) ਵਿੱਚ ਹੋਵੇਗਾ।

*ਦਿਸ ਇਜ਼ ਬ੍ਰੈਂਪਟਨ @ ਐਨ.ਐਕਸ.ਐਨ.ਈ.* ਸਥਾਨਕ ਪ੍ਰਤਿਭਾਵਾਂ ਲੋਕਾਂ ਦਾ ਇੱਕ ਸੰਗਠਿਤ ਪ੍ਰਦਰਸ਼ਨ ਹੈ, ਜਿਸਨੂੰ ਬ੍ਰੈਂਪਟਨ ਦੇ ਕਲਾਕਾਰਾਂ ਅਤੇ ਉਦਯੋਗਿਕ ਮਾਹਰਾਂ ਦੇ ਪੈਨਲ ਦੁਆਰਾ ਚੁਣਿਆ ਜਾਂਦਾ ਹੈ। ਹਰ ਕਿਸੇ ਨੂੰ ਕੈਨੇਡਾ ਦੇ ਸਭ ਤੋਂ ਵੱਡੇ ਮਿਊਜ਼ਿਕ ਫੈਸਟੀਵਲ ਵਿੱਚ ਸਾਡੇ ਸ਼ਹਿਰ ਦੇ ਉੱਭਰਦੇ ਕਲਾਕਾਰਾਂ ਨੂੰ ਸਟੇਜ ਤੇ ਲਾਈਵ ਪਰਫੋਰਮ ਕਰਦੇ ਹੋਏ ਦੇਖਣ ਲਈ ਸੱਦਾ ਦਿੱਤਾ ਜਾਂਦਾ ਹੈ।

ਇਸ ਸਾਲ ਦੇ *ਦਿਸ ਇਜ਼ ਬ੍ਰੈਂਪਟਨ* ਪ੍ਰਦਰਸ਼ਨ ਵਿੱਚ ਇਹ ਪੇਸ਼ ਕੀਤਾ ਜਾਵੇਗਾ:

### ਜ਼ੇਨੇਸੋਲ (ZeneSoul)

ਇੱਕ ਉੱਭਰਦੀ ਸੁਤੰਤਰ ਆਰਐਂਡਬੀ (R&B) ਕਲਾਕਾਰ ਅਤੇ ਗੀਤ ਲੇਖਿਕਾ, ਜ਼ੇਨੇਸੋਲ ਨੇ ਅਗਸਤ 2018 ਵਿੱਚ ਆਪਣੇ ਪਹਿਲੇ ਸਿੰਗਲ “ਪ੍ਰਾਈਸੀ” (“Pricey”) ਦੀ ਰਿਲੀਜ਼ ਨਾਲ ਆਪਣੇ ਮਿਊਜ਼ਿਕ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਮਾਰਚ 2019 ਵਿੱਚ, ਜ਼ੇਨੇਸੋਲ ਨੇ ਆਪਣੀ ਪਹਿਲੀ ਈ.ਪੀ. (EP) “ਵੋਰਥ” (“WORTH”) ਐਲਬਮ ਰਿਲੀਜ਼ ਕੀਤੀ।

### ਕੇਈ ਮਿਊਜ਼ਿਕ (Kaë Music)

ਪਹਿਲਾਂ ਟੋਰੋਂਟੋ ਦੇ ਪ੍ਰਸਿੱਧ ਰੈਗੀ ਬੈਂਡ, ਦ ਸੈਨਸੇਸ਼ਨ ਬੈਂਡ (The Sensation Band) ਦਾ ਹਿੱਸਾ ਰਹਿਣ ਵਾਲੀ ਕੇਈ ਮਿਊਜ਼ਿਕ ਨੇ ਦਸੰਬਰ 2015 ਵਿੱਚ ਆਪਣੇ ਦੋ ਕਵਰ ਸਿੰਗਲ ਵੀਡੀਓ ਪੇਸ਼ ਕੀਤੇ ਸਨ। ਉਹਨਾਂ ਨੇ ਦਸੰਬਰ 2016 ਵਿੱਚ “ਦ ਸਟ੍ਰਗਲ ਇਜ਼ ਰੀਅਲ” (“The Struggle is Real”) ਨਾਮ ਦਾ ਆਪਣਾ ਪਹਿਲਾ ਮੂਲ ਸਿੰਗਲ ਲਿਖਿਆ ਅਤੇ ਰਿਲੀਜ਼ ਕੀਤਾ ਅਤੇ ਇਸ ਸਮੇਂ ਉਹ ਆਪਣੀ ਈ.ਪੀ. ਤੇ ਕੰਮ ਕਰ ਰਹੀ ਹੈ।

### ਰੀਕੋ ਰੀਫੀ (Reeko Rieffe)

ਹੈਤੀਆਈ ਮੂਲ ਦੇ ਬ੍ਰੈਂਪਟਨ ਨਿਵਾਸੀ, ਰੀਕੋ ਰੀਫੀ ਨੇ ਕ੍ਰੀਓਲ (Creole) ਅਤੇ ਬਹੁ-ਸੱਭਿਆਚਾਰਕ ਧੁਨੀਆਂ ਨੂੰ ਮਿਲਾਇਆ ਹੈ। ਇਹ ਉੱਭਰਦਾ ਕਲਾਕਾਰ ਐਨਲਾਈਨ ਆਪਣਾ ਨਾਮ ਬਣਾ ਰਿਹਾ ਹੈ, ਜਿੱਥੇ ਪੂਰੇ ਪਲੇਟਫਾਰਮ ਤੇ 200,000 ਤੋਂ ਵੱਧ ਸਟ੍ਰੀਮਸ ਹਨ ਅਤੇ YouTube ਤੇ ਕੁੱਲ 30,000 ਵਾਰ ਦੇਖਿਆ ਗਿਆ ਹੈ।

### ਨੋਇਜ਼, ਟ੍ਰੈਮੇਨੇ ਅਤੇ ਸਕੋਟੀ 4 (Noyz, Tremayne and Scotty IV)

ਨੋਇਜ਼ ਇੱਕ ਸਥਾਨਕ ਐਮ.ਸੀ. (MC), ਮੁਖਰ ਕਲਾਕਾਰ ਅਤੇ ਨਿਰਮਾਤਾ ਹੈ। ਗੀਤ ਲਿਖਣ, ਰਿਕਾਰਡ ਕਰਨ ਅਤੇ ਸੰਗੀਤ ਪਰਫੋਰਮ ਕਰਨ ਦੇ ਇਲਾਵਾ,

ਉਹ ਭਾਈਚਾਰਕ ਮਾਨਿਸਕ ਸਿਹਤ ਐਕਟੀਵਿਸਟ ਵੀ ਹੈ, ਜੋ ਇਲਾਜ ਅਤੇ ਗੀਤ ਲੇਖਣ ਦੀਆਂ ਪਰਿਵਰਤਨਕਾਰੀ ਸ਼ਕਤੀਆਂ ਦੁਆਰਾ ਨੌਜਵਾਨਾਂ ਨਾਲ ਜੁੜਦਾ ਹੈ।

ਟ੍ਰੈਮੈਨੋ ਇੱਕ ਹਿਪ-ਹੌਪ ਕਲਾਕਾਰ ਹੈ, ਜੋ ਕਾਵਿਅਤਮਿਕ, ਕਲਾਸਿਕ ਸ਼ਿਕਾਗੋ (Chicago) ਹਿਪ ਹੌਪ ਦੀ ਅੰਤਰ ਦ੍ਰਿਸ਼ਟੀ ਅਤੇ ਆਧੁਨਿਕ ਟੇਰੇਟੋ ਦੀਆਂ ਸਮਕਾਲੀ ਟ੍ਰੈਪ ਸਾਊਂਡਵੇਵਸ ਦਾ ਸੁਮੇਲ ਕਰਦੇ ਹੋਏ ਆਪਣੀਆਂ ਭਾਵਨਾਵਾਂ ਨੂੰ ਖੁੱਲ੍ਹ ਕੇ ਪ੍ਰਗਟ ਕਰਨ ਲਈ ਪ੍ਰਸਿੱਧ ਹੈ।

ਸਕੋਟੀ 4 ਜੀ.ਟੀ.ਏ. (GTA) ਵਿੱਚ ਹਿਪ-ਹੌਪ ਪ੍ਰਦਰਸ਼ਨ ਦਾ ਦੂਜਾ ਪੱਖ ਪ੍ਰਦਰਸ਼ਿਤ ਕਰਦਾ ਹੈ। ਟ੍ਰੈਮੈਨੋ ਅਤੇ ਸਕੋਟੀ 4 ਟੇਰੇਟੋ ਦੇ ਸਟੇ ਆਊਟ ਲੇਟ (Stay Out Late) ਕਲੈਕਟਿਵ ਦਾ ਭਾਗ ਬਣਾਉਂਦੇ ਹਨ।

ਇਹ ਦੂਜਾ ਸਾਲ ਹੋਵੇਗਾ, ਜਦੋਂ ਸਿਟੀ ਐਨ.ਐਕਸ.ਐਨ.ਈ. ਕਲੱਬ ਲੈਂਡ ਸੀਰੀਜ਼ (NXNE Club Land Series) ਦੇ ਹਿੱਸੇ ਵਜੋਂ ਐਨ.ਐਕਸ.ਐਨ.ਈ. ਵਿੱਚ ਭਾਗ ਲੈ ਰਹੀ ਹੈ, ਇਹਨਾਂ ਨੂੰ ਕੈਨੇਡਾ ਦੇ ਟੌਪ ਸੰਗੀਤਕਾਰਾਂ, ਉਦਯੋਗਿਕ ਲੀਡਰਾਂ ਅਤੇ ਐਸੋਸੀਏਸ਼ਨਾਂ ਵੱਲੋਂ ਪ੍ਰੋਗਰਾਮ ਕੀਤਾ ਜਾਂਦਾ ਹੈ। ਟੇਰੇਟੋ ਦੇ ਪ੍ਰੀਮੀਅਰ ਸਥਾਨਾਂ ਵਿੱਚੋਂ ਕੁਝ ਤੇ ਹੋਣ ਵਾਲੇ ਇਸ ਸਾਲ ਦੇ ਫੈਸਟੀਵਲ ਵਿੱਚ 40 ਤੋਂ ਵੱਧ ਸ਼ੋ ਪੇਸ਼ ਕੀਤੇ ਜਾਣਗੇ।

ਟਿਕਟਾਂ [NXNE.com](http://NXNE.com) ਤੇ ਅਤੇ ਗੇਟ ਉੱਤੇ ਉਪਲਬਧ ਹਨ। ਫੈਸਟੀਵਲ ਰਿਸਟਬੈਂਡ ਦਾ ਮੁੱਲ \$29 ਹੈ ਅਤੇ ਇਸ ਨਾਲ ਕਲੱਬ ਲੈਂਡ (Club Land) ਦੇ ਸਾਰੇ ਸ਼ੋ ਦੇਖੇ ਜਾ ਸਕਦੇ ਹਨ। ਐਨ.ਐਕਸ.ਐਨ.ਈ. ਇੱਕ ਸਾਲਾਨਾ ਮਿਊਜ਼ਿਕ ਅਤੇ ਗੇਮਾਂ ਵਾਲਾ ਫੈਸਟੀਵਲ ਹੈ। ਹੁਣ ਇਸਦਾ 25ਵਾਂ ਸਾਲ ਹੈ। ਇਹ ਡਾਉਨਟਾਉਨ ਟੇਰੇਟੋ ਦੇ ਕਈ ਸਥਾਨਾਂ ਤੇ ਆਯੋਜਿਤ ਕੀਤਾ ਜਾਂਦਾ ਹੈ।

ਇਸ ਇਜ਼ ਝੈਪਟਨ @ ਐਨ.ਐਕਸ.ਐਨ.ਈ. ਬਾਰੇ ਹੋਰ ਜਾਣਕਾਰੀ ਲਈ, [www.brampton.ca/NXNE](http://www.brampton.ca/NXNE) ਤੇ ਜਾਓ।

## ਹਵਾਲਾ

“ਮੌਕਿਆਂ ਦੇ ਸ਼ਹਿਰ ਦੇ ਤੌਰ ਤੇ, ਸਿਟੀ ਆਫ ਬ੍ਰੈਂਪਟਨ ਨੂੰ ਅਵਾਰਡ-ਜੇਤੂ ਕਲਾਕਾਰਾਂ ਤੋਂ ਲੈ ਕੇ ਉੱਭਰਦੇ ਕਲਾਕਾਰਾਂ ਤੱਕ, ਸਾਡੇ ਭਾਈਚਾਰੇ ਵਿੱਚ ਵੰਨ-ਸੁਵੰਨੇ ਪ੍ਰਤਿਭਾਵਾਨ ਕਲਾਕਾਰਾਂ ਨੂੰ ਸਹਿਯੋਗ ਕਰਨ ਤੇ ਮਾਣ ਹੈ। ਇਸ ਇਜ਼ ਝੈਪਟਨ ਪ੍ਰਦਰਸ਼ਨ ਸਥਾਨਕ ਸੰਗੀਤਕਾਰਾਂ ਲਈ ਦੁਨੀਆਂ ਨੂੰ ਇਹ ਦਿਖਾਉਣ ਦਾ ਸ਼ਾਨਦਾਰ ਮੌਕਾ ਹੈ ਕਿ ਉਹ ਕੈਨੇਡਾ ਦੇ ਸਭ ਤੋਂ ਵੱਡੇ ਮਿਊਜ਼ਿਕ ਫੈਸਟੀਵਲ ਵਿੱਚ ਕੀ ਕਰ ਸਕਦੇ ਹਨ।”

- ਮੇਅਰ ਪੈਟਰਿਕ ਬ੍ਰਾਊਨ (Patrick Brown)

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](https://twitter.com/brampton), [Facebook](https://www.facebook.com/brampton), ਅਤੇ [Instagram](https://www.instagram.com/brampton) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

## ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਿਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)